



HM Government



ਮਿਲ ਕੇ ਯੋਜਨਾ ਬਣਾਉਣਾ: ਸਹੀ ਸਮਾਂ ਹੋਣ 'ਤੇ ਹਸਪਤਾਲ ਤੋਂ ਜਾਣਾ



ਇਹ ਲੀਫਲੈੱਟ ਦੱਸਦਾ ਹੈ ਕਿ ਤੁਹਾਡੇ ਲਈ ਹਸਪਤਾਲ ਤੋਂ ਜਾਣ ਦੀ ਯੋਜਨਾ ਬਣਾਉਣ ਦੀ ਸ਼ੁਰੂਆਤ ਕਰਨਾ ਕਿਉਂ ਮਹੱਤਵਪੂਰਨ ਹੈ।

ਅਸੀਂ ਮੇਰੇ ਲਈ ਹਸਪਤਾਲ ਤੋਂ ਜਾਣ ਦੀ ਯੋਜਨਾ ਬਣਾਉਣੀ ਕਿਉਂ ਸ਼ੁਰੂ ਕਰ ਰਹੇ ਹਾਂ?

ਸਾਡੀ ਮੁੱਖ ਤਰਜੀਹ ਤੁਹਾਡੀ ਬਿਹਤਰ ਹੋਣ ਵਿੱਚ ਮਦਦ ਕਰਨਾ ਅਤੇ ਸਹੀ ਸਮਾਂ ਆਉਣ 'ਤੇ ਹਸਪਤਾਲ ਤੋਂ ਜਾਣ ਵਿੱਚ ਤੁਹਾਡੀ ਸਹਾਇਤਾ ਕਰਨਾ ਹੈ। ਤੁਸੀਂ ਸਿਰਫ ਉਦੋਂ ਹੀ ਹਸਪਤਾਲ ਤੋਂ ਜਾਓਗੇ ਜਦੋਂ ਤੁਹਾਨੂੰ ਹਸਪਤਾਲ ਦੇਖਭਾਲ ਦੀ ਲੋੜ ਨਹੀਂ ਹੋਵੇਗੀ ਅਤੇ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ। ਇਹ ਮਹੱਤਵਪੂਰਨ ਹੈ ਕਿ, ਅਸੀਂ ਮਿਲ ਕੇ ਇਹ ਪੱਕਾ ਕਰਨ ਲਈ ਤੁਰੰਤ ਯੋਜਨਾ ਬਣਾਉਣਾ ਸ਼ੁਰੂ ਕਰ ਦੇਈਏ ਕਿ ਤੁਸੀਂ ਸੁਰੱਖਿਅਤ ਅਤੇ ਸਹੀ ਢੰਗ ਨਾਲ ਹਸਪਤਾਲ ਤੋਂ ਜਾਓ।

ਜ਼ਿਆਦਾਤਰ ਮਾਮਲਿਆਂ ਵਿੱਚ, ਤੁਸੀਂ ਘਰ ਵਾਪਸ ਜਾਓਗੇ। ਸ਼ਾਇਦ ਤੁਹਾਡੀ ਸਿਹਤਯਾਬੀ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਕੁਝ ਵਧੀਕ ਦੇਖਭਾਲ ਜਾਂ ਖਰੀਦਦਾਰੀ ਵਿੱਚ ਮਦਦ ਵਰਗੀ ਵਿਹਾਰਕ ਸਹਾਇਤਾ ਦੀ ਲੋੜ ਹੋ ਸਕਦੀ ਹੈ। ਜੇ ਤੁਸੀਂ ਕੇਅਰ ਹੋਮ ਵਿੱਚ ਰਹਿੰਦੇ ਹੋ, ਤਾਂ ਸੰਭਾਵਨਾ ਹੈ ਕਿ ਤੁਸੀਂ ਆਪਣੇ ਕੇਅਰ ਹੋਮ ਵਾਪਸ ਚਲੇ ਜਾਓਗੇ। ਜੇ ਤੁਹਾਨੂੰ ਵਧੇਰੇ ਜਟਿਲ ਦੇਖਭਾਲ ਅਤੇ ਸਹਾਇਤਾ ਦੀ ਲੋੜ ਹੈ, ਇਹ ਭਾਈਚਾਰਕ ਸਥਾਨ 'ਤੇ ਇੱਕ ਹੋਰ ਬੈਂਡ 'ਤੇ ਹੋ ਸਕਦੀ ਹੈ।

ਮੈਂ ਕੀ ਉਮੀਦ ਕਰ ਸਕਦਾ/ਸਕਦੀ ਹਾਂ?

ਸ਼ੁਰੂਆਤੀ ਗੱਲਬਾਤ – ਤੁਹਾਡੇ ਹਸਪਤਾਲ ਪਹੁੰਚਦਿਆਂ ਹੀ ਅਸੀਂ ਇਸ ਬਾਰੇ ਵਿਚਾਰ-ਵਟਾਂਦਰਾ ਕਰਕੇ ਯੋਜਨਾ ਬਣਾਵਾਂਗੇ ਕਿ ਤੁਸੀਂ ਇੱਥੋਂ ਕਿਸ ਤਰ੍ਹਾਂ ਜਾ ਸਕੋਗੇ। ਜੇ ਤੁਸੀਂ ਚਾਹੋ, ਤਾਂ ਅਸੀਂ ਇਸ ਗੱਲਬਾਤ ਵਿੱਚ ਤੁਹਾਡੇ ਦੇਖਭਾਲ-ਕਰਤਾਵਾਂ, ਪਰਿਵਾਰ ਅਤੇ/ਜਾਂ ਦੋਸਤਾਂ ਨੂੰ ਸ਼ਾਮਲ ਸਕਦੇ ਹਾਂ।

'ਡਿਸਚਾਰਜ ਦੀ ਸੰਭਾਵੀ ਤਾਰੀਖ' – ਹਸਪਤਾਲ ਪਹੁੰਚਣ ਤੋਂ ਜਲਦੀ ਬਾਅਦ ਹੀ ਤੁਹਾਨੂੰ 'ਡਿਸਚਾਰਜ ਦੀ ਸੰਭਾਵੀ ਤਾਰੀਖ' (ਤੁਹਾਡੇ ਹਸਪਤਾਲ ਤੋਂ ਜਾਣ ਦੀ ਸੰਭਾਵੀ ਤਾਰੀਖ) ਦਿੱਤੀ ਜਾਵੇਗੀ ਜਿਸਦੀ ਤੁਹਾਡੇ ਇਲਾਜ ਦੇ ਦੌਰਾਨ ਸਮੀਖਿਆ ਕੀਤੀ ਜਾਵੇਗੀ।

ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ – ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਪੁੱਛੇਗੀ ਕਿ 'ਤੁਹਾਡੇ ਲਈ ਸਭ ਤੋਂ ਜ਼ਿਆਦਾ ਕੀ ਮਾਇਨੇ ਰੱਖਦਾ ਹੈ?'। ਉਹ ਇਹ ਪੱਕਾ ਕਰਨਗੇ ਕਿ, ਤੁਹਾਡੇ ਲਈ ਹਸਪਤਾਲ ਤੋਂ ਜਾਣ ਦੀ ਯੋਜਨਾ ਬਣਾਉਂਦੇ ਸਮੇਂ ਇਹਨਾਂ ਗੱਲਾਂ 'ਤੇ ਵਿਚਾਰ ਕੀਤਾ ਜਾਵੇ।

ਤੁਹਾਡੇ ਹਸਪਤਾਲ ਵਿੱਚ ਰਹਿਣ ਦੇ ਦੌਰਾਨ ਪੁੱਛੇ ਜਾਣ ਵਾਲੇ ਸਵਾਲ:

1. ਮੇਰਾ ਹਸਪਤਾਲ ਵਿੱਚ ਹੋਣ ਦਾ ਮੁੱਖ ਕਾਰਨ ਕੀ ਹੈ?
2. ਅੱਜ ਅਤੇ ਕੱਲ ਮੇਰੇ ਨਾਲ ਕੀ ਹੋਣ ਜਾ ਰਿਹਾ ਹੈ?
3. ਮੇਰੇ ਹਸਪਤਾਲ ਛੱਡਣ 'ਤੇ ਮੈਨੂੰ ਕਿਹੜੀ ਵਧੀਕ ਮਦਦ ਦੀ ਲੋੜ ਪੈ ਸਕਦੀ ਹੈ?
4. ਮੈਂ ਹਸਪਤਾਲ ਤੋਂ ਕਦੋਂ ਤੱਕ ਜਾ ਸਕਾਂਗਾ/ਸਕਾਂਗੀ?